


ਪੜਾਅ 1 ਸਾਉਥ ਟੋਲ ਰੋਟ ਰੇਂਜ ਸੈਟਿੰਗ ਪ੍ਰੋਜੈਕਟ

ਜਨਤਕ ਸੁਣਵਾਈਆਂ



American Legion Bridge I-270 to I-370



ਜਨਤਕ ਸੁਣਵਾਈਆਂ ਲਈ ਸਾਡੇ ਨਾਲ ਜੁੜੋ

ਕਿਰਪਾ ਕਰਕੇ mdta.maryland.gov/ALB270TollSetting ਵਿਖੇ ਜਨਤਕ ਸੁਣਵਾਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਨਤਕ ਸੁਣਵਾਈ ਦੀਆਂ ਸਮੱਗਰੀਆਂ ਦੀ ਸਮੀਖਿਆ ਕਰੋ। ਵੈਬਪੇਜ ਵਿੱਚ ਡਿਸਪਲੇਅ ਵਾਲਾ ਵਰਚੁਅਲ ਜਾਣਕਾਰੀ ਰੂਮ ਅਤੇ ਸੁਣਵਾਈ ਦੀਆਂ ਸਾਰੀਆਂ ਸਮੱਗਰੀਆਂ ਦੀਆਂ ਵਿਆਖਿਆਵਾਂ ਸ਼ਾਮਲ ਹਨ। ਜਨਤਕ ਸੁਣਵਾਈਆਂ ਦੇ ਦੌਰਾਨ ਕੋਈ ਲਾਈਵ ਪ੍ਰਸਤੁਤੀ ਨਹੀਂ ਹੋਵੇਗੀ, ਅਤੇ ਸਵਾਲਾਂ ਲਈ ਕੋਈ ਜਵਾਬ ਨਹੀਂ ਦਿੱਤੇ ਜਾਣਗੇ।

ਲੋਕ 855-701-1977 'ਤੇ ਕਾਲ ਕਰਕੇ ਵਿਅਕਤੀਗਤ ਤੌਰ 'ਤੇ ਗਵਾਹੀ ਦੀ ਸੁਣਵਾਈ ਨੂੰ ਲਾਈਵ ਸੁਣ ਸਕਦੇ ਹਨ ਜਾਂ mdta.maryland.gov/ALB270TollSetting 'ਤੇ ਜਾ ਕੇ ਸੁਣਵਾਈ ਦਾ ਸਿੱਧਾ ਪ੍ਰਸਾਰਣ ਸੁਣ ਸਕਦੇ ਹਨ।

ਵਿਅਕਤੀਗਤ ਗਵਾਹੀ ਦੀ ਸੁਣਵਾਈ

ਸੋਮਵਾਰ, 12 ਜੁਲਾਈ (ਦੁਪਹਿਰ 2-4 ਵਜੇ ਅਤੇ ਸ਼ਾਮ 6-8 ਵਜੇ)

ਹਿਲਟਨ ਵਾਸਿੰਗਟਨ ਡੀਸੀ/ਰੌਕਵਿਲੇ ਹੋਟਲ ਅਤੇ ਐਗਜ਼ੀਕਿਊਟਿਵ ਮੀਟਿੰਗ ਸੈਂਟਰ
1750 ਰੌਕਵਿਲੇ ਪਾਈਕ, ਰੌਕਵਿਲੇ, ਮੈਰੀਲੈਂਡ 20852
(ਐਡਵਾਂਸ ਰਜਿਸਟ੍ਰੇਸ਼ਨ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ)

ਕਾਲ-ਇਨ ਗਵਾਹੀ ਦੀ ਸੁਣਵਾਈ

ਬੁੱਧਵਾਰ, 14 ਜੁਲਾਈ (ਦੁਪਹਿਰ 2-4 ਵਜੇ ਅਤੇ ਸ਼ਾਮ 6-8 ਵਜੇ)

(ਐਡਵਾਂਸ ਰਜਿਸਟ੍ਰੇਸ਼ਨ ਲੋੜੀਂਦੀ ਹੈ)

ਸੁਣਵਾਈ ਦੀ ਰਜਿਸਟ੍ਰੇਸ਼ਨ

mdta.maryland.gov/ALV270TollSetting

ਜਾਂ 888-725-0174

ਮੈਰੀਲੈਂਡ ਟ੍ਰਾਂਸਪੋਰਟੇਸ਼ਨ ਅਥਾਰਟੀ (MDTA) ਫੇਜ਼ 1 ਸਾਉਥ: ਅਮੈਰੀਕਨ ਲੈਜੀਅਨ ਬਰਿਜ I-270 ਤੋਂ I-370 ਲਈ ਟੋਲ ਰੋਟ ਰੇਂਜ ਸੈਟਿੰਗ ਪ੍ਰੋਜੈਕਟ ਦੇ ਹਿੱਸੇ ਵਜੋਂ ਜਨਤਕ ਟਿੱਪਣੀਆਂ ਨੂੰ ਸਵੀਕਾਰ ਕਰ ਰਹੀ ਹੈ। ਵਿਅਕਤੀਗਤ ਅਤੇ ਕਾਲ-ਇਨ ਦੋਨੋਂ ਜਨਤਕ ਸੁਣਵਾਈਆਂ ਜ਼ਬਾਨੀ ਜਨਤਕ ਜਾਂ ਇੱਕ-ਨਾਲ-ਇੱਕ ਗਵਾਹੀ ਰਾਹੀਂ ਜਾਂ ਲਿਖਤੀ ਟਿੱਪਣੀ ਦੁਆਰਾ ਅਧਿਕਾਰਤ ਰਿਕਾਰਡ ਲਈ ਟਿੱਪਣੀ ਕਰਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਵਿਅਕਤੀਗਤ ਗਵਾਹੀ ਜਨਤਕ ਸੁਣਵਾਈ 12 ਜੁਲਾਈ ਨੂੰ ਹਿਲਟਨ ਵਾਸਿੰਗਟਨ ਡੀਸੀ/ਰੌਕਵਿਲੇ ਹੋਟਲ ਅਤੇ ਐਗਜ਼ੀਕਿਊਟਿਵ ਮੀਟਿੰਗ ਸੈਂਟਰ ਵਿਖੇ ਹੋਵੇਗੀ, ਜਿਸ ਵਿੱਚ ਦੁਪਹਿਰ 2 ਤੋਂ 4 ਵਜੇ ਅਤੇ ਸ਼ਾਮ 6 ਤੋਂ 8 ਵਜੇ ਦੇ ਦੋ ਸੈਸ਼ਨ ਹੋਣਗੇ, ਜਿਸ ਵਿੱਚ ਜ਼ਬਾਨੀ ਜਨਤਕ ਅਤੇ ਇੱਕ-ਨਾਲ-ਇੱਕ ਗਵਾਹੀ ਦੇਣ ਦੇ ਇੱਕ ਮੌਕੇ ਦੀ ਆਗਿਆ ਦਿੱਤੀ ਜਾਵੇਗੀ। ਵਿਅਕਤੀਗਤ ਸੁਣਵਾਈ 'ਤੇ ਸਾਰੇ MDTA ਸਟਾਫ਼ ਅਤੇ ਭਾਗੀਦਾਰਾਂ ਨੂੰ COVID-19 ਦੇ ਸੰਬੰਧ ਵਿੱਚ CDC ਮਾਰਗ-ਦਰਸ਼ਨ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ।

14 ਜੁਲਾਈ ਦੀ ਕਾਲ-ਇਨ ਗਵਾਹੀ ਜਨਤਕ ਸੁਣਵਾਈ ਦੇ ਦੁਪਹਿਰ 2 ਤੋਂ 4 ਵਜੇ ਤੱਕ ਅਤੇ ਸ਼ਾਮ 6 ਤੋਂ 8 ਵਜੇ ਤੱਕ ਦੇ ਦੋ ਸੈਸ਼ਨ ਹੋਣਗੇ, ਜਿਸ ਵਿੱਚ ਟੈਲੀਫੋਨ (ਐਡਵਾਂਸਡ ਰਜਿਸਟ੍ਰੇਸ਼ਨ - ਉੱਪਰ ਸੱਜੇ ਗੂੜ੍ਹੇ ਨੀਲੇ ਬਾਕਸ ਵਿੱਚ ਦੱਸੇ ਅਨੁਸਾਰ ਵੈਬਸਾਈਟ ਜਾਂ ਫੋਨ ਰਾਹੀਂ - ਦੇ ਫੋਨ ਕਤਾਰ ਵਿੱਚ ਦਾਖਲ ਹੋਣ ਦੀ ਜ਼ਰੂਰਤ ਹੁੰਦੀ ਹੈ) ਰਾਹੀਂ ਜ਼ਬਾਨੀ ਜਨਤਕ ਗਵਾਹੀ ਲਈ ਇੱਕ ਮੌਕੇ ਦੀ ਆਗਿਆ ਹੋਵੇਗੀ। ਇੱਕ-ਨਾਲ-ਇੱਕ ਗਵਾਹੀ ਦੇਣ ਲਈ, 855-701-1977 'ਤੇ ਕਾਲ ਕਰੋ ਅਤੇ ਤਿੰਨ ਮਿੰਟਾਂ ਤੱਕ ਸੀਮਤ ਇੱਕੋ ਵੌਇਸਮੇਲ ਸੁਨੇਹਾ ਛੱਡੋ।

ਸੁਣਵਾਈਆਂ ਤੋਂ ਇਲਾਵਾ, ਲਿਖਤੀ ਟਿੱਪਣੀਆਂ ਅਤੇ ਵੌਇਸਮੇਲ ਰਾਹੀਂ ਕਾਲ-ਇਨ ਗਵਾਹੀ ਨੂੰ 12 ਅਗਸਤ, ਵੀਰਵਾਰ, ਸ਼ਾਮ 5 ਵਜੇ ਤੋਂ ਅਧਿਕਾਰਕ ਰਿਕਾਰਡ ਲਈ ਸਵੀਕਾਰਿਆ ਜਾਵੇਗਾ:



mdta.maryland.gov/ALB270TollSetting 'ਤੇ ਵੈਬਪੇਜ 'ਤੇ ਉਪਲਬਧ ਇੱਕ ਇਲੈਕਟ੍ਰਾਨਿਕ ਟਿੱਪਣੀ ਫਾਰਮ ਨੂੰ ਦਰਜ ਕਰੋ।



ਡਾਊਨਲੋਡ ਕਰੋ ਅਤੇ ਪੂਰੇ ਭਰੇ ਟਿੱਪਣੀ ਫਾਰਮ ਨੂੰ ALB270TollSetting@mdta.maryland.gov 'ਤੇ ਈਮੇਲ ਕਰੋ



ਪ੍ਰਿੰਟ ਕਰੋ ਅਤੇ ਪੂਰੇ ਭਰੇ ਟਿੱਪਣੀ ਫਾਰਮ ਨੂੰ ਇੱਥੇ ਮੇਲ ਕਰੋ:
ਫੇਜ਼ 1 ਸਾਉਥ: ਅਮੈਰੀਕਨ ਲੈਜੀਅਨ ਬਰਿਜ I-270 ਤੋਂ I-370 ਟੋਲ ਰੋਟ ਰੇਂਜ ਜਨਤਕ ਟਿੱਪਣੀ

ਮੈਰੀਲੈਂਡ ਟ੍ਰਾਂਸਪੋਰਟੇਸ਼ਨ ਅਥਾਰਟੀ
2310 ਬਰੋਨਿੰਗ ਹਾਈਵੇ



855-701-1977 'ਤੇ ਕਾਲ-ਇਨ ਗਵਾਹੀ ਪ੍ਰਦਾਨ ਕਰੋ ਅਤੇ ਇੱਕੋ ਵੌਇਸਮੇਲ ਛੱਡੋ ਜੇਕਿ ਤਿੰਨ ਮਿੰਟਾਂ ਤੱਕ ਸੀਮਤ ਹੁੰਦੀ ਹੈ

ਪ੍ਰਾਪਤ ਹੋਈਆਂ ਸਾਰੀਆਂ ਟਿੱਪਣੀਆਂ, ਭਾਵੇਂ ਜ਼ਬਾਨੀ ਗਵਾਹੀ ਰਾਹੀਂ ਸੁਣਵਾਈ ਵੇਲੇ ਜਾਂ ਹੋਰ ਤਰੀਕਿਆਂ ਰਾਹੀਂ (ਟਿੱਪਣੀ ਫਾਰਮ, ਈਮੇਲ, ਪੱਤਰ, ਜਾਂ ਵੌਇਸਮੇਲ), ਨੂੰ ਇੱਕਸੁਰ ਵਿਚਾਰਿਆ ਜਾਵੇਗਾ। ਅਧਿਕਾਰਕ ਰਿਕਾਰਡ ਲਈ ਵਿਚਾਰੇ ਜਾਣ ਲਈ ਟਿੱਪਣੀਆਂ 12 ਅਗਸਤ ਨੂੰ ਸ਼ਾਮ 5 ਵਜੇ ਤੱਕ ਪ੍ਰਾਪਤ ਹੋ ਜਾਣੀਆਂ ਚਾਹੀਦੀਆਂ ਹਨ।

ਜੇ ਤੁਸੀਂ ਆਨਲਾਈਨ ਸੁਣਵਾਈ ਦੀਆਂ ਸਮੱਗਰੀਆਂ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋ, ਜਾਂ ਜੇ ਤੁਹਾਨੂੰ ਅਪਹਰਜਤਾਵਾਂ ਐਕਟ ਵਾਲੇ ਅਮੈਰਿਕਨ ਦੇ ਅਧੀਨ ਖਾਸ ਸਹੂਲਤਾਂ ਦੀ ਲੋੜ ਹੈ ਜਾਂ ਭਾਸ਼ਾ ਅਨੁਵਾਦ ਸੇਵਾਵਾਂ ਦੀ ਲੋੜ ਹੈ (ਮੁਫਤ), ਤਾਂ ਕਿਰਪਾ ਕਰਕੇ ਜਨਤਕ ਸੁਣਵਾਈ ਤੋਂ ਪਹਿਲਾਂ mdtaeeo@mdta.maryland.gov ਜਾਂ 410-537-6720 'ਤੇ MDTA ਦੇ ਟਾਈਟਲ VI ਅਧਿਕਾਰੀ ਨਾਲ ਸੰਪਰਕ ਕਰੋ।